

 Print Page

## Sri Guru Granth Sahib

Displaying 1238 of

ਸਲੋਕ ਮਹਲਾ ੨ ॥

Salok Mehalaa 2 ||

Shalok, Second Mehl:

ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥

Aap Oupaaeae Naanakaa Aapae Rakhai Vaek ||

He Himself creates, O Nanak; He establishes the various creatures.

ਸਾਰੰਗ ਵਾਰ (ਮਃ ੮) (੨) ਸ. (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧

Raag Sarang Guru Angad Dev

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥

Mandhaa Kis No Aakheeai Jaan Sabhanaa Saahib Eaek ||

How can anyone be called bad? We have only One Lord and Master.

ਸਾਰੰਗ ਵਾਰ (ਮਃ ੮) (੨) ਸ. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧

Raag Sarang Guru Angad Dev

ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥

Sabhanaa Saahib Eaek Hai Vaekhai Dhhandhhai Laae ||

There is One Lord and Master of all; He watches over all, and assigns all to their tasks.

ਸਾਰੰਗ ਵਾਰ (ਮਃ ੮) (੨) ਸ. (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੨

Raag Sarang Guru Angad Dev

ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥

Kisai Thhorraa Kisai Agalaa Khaalee Koee Naahi ||

Some have less, and some have more; no one is allowed to leave empty.

ਸਾਰੰਗ ਵਾਰ (ਮਃ ੮) (੨) ਸ. (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੨

Raag Sarang Guru Angad Dev

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥

Aavehi Nangae Jaahi Nangae Vichae Karehi Vithhaar ||

Naked we come, and naked we go; in between, we put on a show.

ਸਾਰੰਗ ਵਾਰ (ਮਃ ੪) (੨) ਸ. (੨) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੩

*Raag Sarang Guru Angad Dev*

ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥

Naanak Hukam N Jaaneeai Agai Kaaee Kaar ||1||

O Nanak, one who does not understand the Hukam of God's Command - what will he have to do in the world hereafter? ||1||

ਸਾਰੰਗ ਵਾਰ (ਮਃ ੪) (੨) ਸ. (੨) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੩

*Raag Sarang Guru Angad Dev*

ਮਹਲਾ ੧ ॥

Mehalaa 1 ॥

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥

Jinas Thhaap Jeeaaan Ko Bhaejai Jinas Thhaap Lai Jaavai ॥

He sends out the various created beings, and he calls back the various created beings again.

ਸਾਰੰਗ ਵਾਰ (ਮਃ ੪) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੪

*Raag Sarang Guru Nanak Dev*

ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥

Aapae Thhaap Outhhaapai Aapae Eaethae Vaes Karaavai ॥

He himself establishes, and He Himself disestablishes. He fashions them in various forms.

ਸਾਰੰਗ ਵਾਰ (ਮਃ ੪) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੪

*Raag Sarang Guru Nanak Dev*

ਜੇਤੇ ਜੀਅ ਫਿਰਹਿ ਅਉਧੁਤੀ ਆਪੇ ਭਿਖਿਆ ਪਾਵੈ ॥

Jaethae Jeea Firehi Aoudhhooshee Aapae Bhikhaa Paavai ॥

And all the human beings who wander around as beggars, He Himself gives in charity to them.

ਸਾਰੰਗ ਵਾਰ (ਮਃ ੪) (੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੫

*Raag Sarang Guru Nanak Dev*

ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੈ ॥

Laekhai Bolan Laekhai Chalan Kaeith Keechehi Dhaavae ॥

As it is recorded, the mortals speak, and as it is recorded, they walk. So why put on all this show?

ਸਾਰੰਗ ਵਾਰ (ਮਃ ੪) (੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੫  
Raag Sarang Guru Nanak Dev

ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥

Mool Math Paravaanaa EaeHo Naanak Aakh Sunaaeae ||

This is the basis of intelligence; this is certified and approved. Nanak speaks and proclaims it.

ਸਾਰੰਗ ਵਾਰ (ਮਃ ੪) (੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੬  
Raag Sarang Guru Nanak Dev

ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥

KaraneE Oupar Hoe Thapaavas Jae Ko Kehai Kehaaeae ||2||

By past actions, each being is judged; what else can anyone say? ||2||

ਸਾਰੰਗ ਵਾਰ (ਮਃ ੪) (੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੬  
Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥

Guramukh Chalath Rachaaeionu Gun Paragattee Aaeiaa ||

The Guru's Word makes the drama play itself out. Through virtue, this becomes evident.

ਸਾਰੰਗ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੭  
Raag Sarang Guru Nanak Dev

ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥

Gurabaanee Sadh Oucharai Har Mann Vasaaeiaa ||

Whoever utters the Word of the Guru's Bani - the Lord is enshrined in his mind.

ਸਾਰੰਗ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੭  
Raag Sarang Guru Nanak Dev

ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥

Sakath Gee Bhram Kattiaa Siv Joth Jagaaeiaa ||

Maya's power is gone, and doubt is eradicated; awaken to the Light of the Lord.

ਸਾਰੰਗ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੮  
Raag Sarang Guru Nanak Dev

ਜਿਨ ਕੈ ਪੋਠੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥

Jin Kai Pothai Punn Hai Gur Purakh Milaaeiaa ||

Those who hold onto goodness as their treasure meet the Guru, the Primal Being.

ਸਾਰੰਗ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੮

Raag Sarang Guru Nanak Dev

ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥

Naanak Sehajae Mil Rehae Har Naam Samaaeiaa ||2||

O Nanak, they are intuitively absorbed and blended into the Name of the Lord. ||2||

ਸਾਰੰਗ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੯

Raag Sarang Guru Nanak Dev

ਸਲੋਕ ਮਹਲਾ ੨ ॥

Salok Mehalaa 2 ||

Shalok, Second Mehl:

ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥

Saah Chalae Vanajaariaa Likhiaa Dhaevai Naal ||

The merchants come from the Banker; He sends the account of their destiny with them.

ਸਾਰੰਗ ਵਾਰ (ਮਃ ੪) (੩) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੯

Raag Sarang Guru Angad Dev

ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮਾਲਿ ॥

Likhae Oupar Hukam Hoe Leeai Vasath Samhaal ||

On the basis of their accounts, He issues the Hukam of His Command, and they are left to take care of their merchandise.

ਸਾਰੰਗ ਵਾਰ (ਮਃ ੪) (੩) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੦

Raag Sarang Guru Angad Dev

ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥

Vasath Lee Vanajaaree Vakhar Badhhaa Paae ||

The merchants have purchased their merchandise and packed up their cargo.

ਸਾਰੰਗ ਵਾਰ (ਮਃ ੪) (੩) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੦

Raag Sarang Guru Angad Dev

ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥

Kaeae Laahaa Lai Chalaee Eik Chalaee Mool Gavaae ||

Some depart after having earned a good profit, while others leave, having lost their investment altogether.

ਸਾਰੰਗ ਵਾਰ (ਮਃ ੪) (੩) ਸ. (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੧

*Raag Sarang Guru Angad Dev*

ਬੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ||

Thhorraa Kinai N Mangiou Kis Keheei Saabaas ||

No one asks to have less; who should be celebrated?

ਸਾਰੰਗ ਵਾਰ (ਮਃ ੪) (੩) ਸ. (੨) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੧

*Raag Sarang Guru Angad Dev*

ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ||੧||

Nadhar Thinaa Ko Naanaka J Saabath Laeae Raas ||1||

The Lord casts His Glance of Grace, O Nanak, upon those who have preserved their capital investment.

||1||

ਸਾਰੰਗ ਵਾਰ (ਮਃ ੪) (੩) ਸ. (੨) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੨

*Raag Sarang Guru Angad Dev*

ਮਹਲਾ ੧ ||

Mehalaa 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ||

Jurr Jurr Vishhurrae Vishhurr Jurrae ||

United, the united separate, and separated, they unite again.

ਸਾਰੰਗ ਵਾਰ (ਮਃ ੪) (੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੨

*Raag Sarang Guru Nanak Dev*

ਜੀਵਿ ਜੀਵਿ ਮੁਏ ਮੁਏ ਜੀਵੇ ||

Jeev Jeev Mueae Mueae Jeevae ||

Living, the living die, and dying, they live again.

ਸਾਰੰਗ ਵਾਰ (ਮਃ ੪) (੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੩

*Raag Sarang Guru Nanak Dev*

ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੁਏ ||

Kaethiaa Kae Baap Kaethiaa Kae Baettae Kaethae Gur Chaelae Hooeae ||

They become the fathers of many, and the sons of many; they become the gurus of many, and the disciples.

ਸਾਰੰਗ ਵਾਰ (ਮਃ ੪) (੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੩  
Raag Sarang Guru Nanak Dev

ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੁਏ ॥

Aagai Paashhai Ganath N Aavai Kiaa Jaathee Kiaa Hun Hooeae ||

No account can be made of the future or the past; who knows what shall be, or what was?

ਸਾਰੰਗ ਵਾਰ (ਮਃ ੪) (੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੪  
Raag Sarang Guru Nanak Dev

ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥

Sabh Karanaa Kirath Kar Likheeai Kar Kar Karathaa Karae Karae ||

All the actions and events of the past are recorded; the Doer did, He does, and He will do.

ਸਾਰੰਗ ਵਾਰ (ਮਃ ੪) (੩) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੪  
Raag Sarang Guru Nanak Dev

ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥

Manamukh Mareeai Guramukh Thareeai Naanak Nadharee Nadhar Karae ||2||

The self-willed manmukh dies, while the Gurmukh is saved; O Nanak, the Gracious Lord bestows His Glance of Grace. ||2||

ਸਾਰੰਗ ਵਾਰ (ਮਃ ੪) (੩) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੫  
Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥

Manamukh Dhoojaa Bharam Hai Dhoojai Lobhaaeiaa ||

The self-willed manmukh wanders in duality, lured and enticed by duality.

ਸਾਰੰਗ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੫  
Raag Sarang Guru Nanak Dev

ਕੂੜੁ ਕਪਟੁ ਕਮਾਵਦੇ ਕੂੜੇ ਆਲਾਇਆ ॥

Koorr Kapatt Kamaavadae Koorro Aalaeiaa ||

He practices falsehood and deception, telling lies.

ਸਾਰੰਗ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੬  
Raag Sarang Guru Nanak Dev

ਪੁਤ੍ਰ ਕਲਤ੍ਰ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥

Puthr Kalathra Mohu Haeth Hai Sabh Dhukh Sabaaeiaa ||

Love and attachment to children and spouse is total misery and pain.

ਸਾਰੰਗ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੬

Raag Sarang Guru Nanak Dev

ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥

Jam Dhar Badhhae Maareeahi Bharamehi Bharamaaeiaa ||

He is gagged and bound at the door of the Messenger of Death; he dies, and wanders lost in reincarnation.

ਸਾਰੰਗ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੭

ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥

Manamukh Janam Gavaaeiaa Naanak Har Bhaaeiaa ||3||

The self-willed manmukh wastes his life; Nanak loves the Lord. ||3||

ਸਾਰੰਗ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੭

Raag Sarang Guru Nanak Dev

ਸਲੋਕ ਮਹਲਾ ੨ ॥

Salok Mehalaa 2 ||

Shalok, Second Mehl:

ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੮

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥

Jin Vaddiaaee Thaerae Naam Kee Thae Rathae Man Maahi ||

Those who are blessed with the glorious greatness of Your Name - their minds are imbued with Your Love.

ਸਾਰੰਗ ਵਾਰ (ਮਃ ੪) (੪) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੮

Raag Sarang Guru Angad Dev

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥

Naanak Anmrith Eaek Hai Dhoojaa Anmrith Naahi ||

O Nanak, there is only One Ambrosial Nectar; there is no other nectar at all.

ਸਾਰੰਗ ਵਾਰ (ਮਃ ੪) (੪) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੮

Raag Sarang Guru Angad Dev

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥

Naanak Anmrith Manai Maahi Paaeeai Gur Parasaadh ||

O Nanak, the Ambrosial Nectar is obtained within the mind, by Guru's Grace.

ਸਾਰੰਗ ਵਾਰ (ਮਃ ੪) (੪) ਸ. (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੯

*Raag Sarang Guru Angad Dev*

ਤਿਨੀ ਪੀਤਾ ਰੰਗ ਸਿਉ ਜਿਨ੍ ਕਉ ਲਿਖਿਆ ਆਦਿ ॥੧॥

Thinhee Peethaa Rang Sio Jinh Ko Likhiaa Aadh ||1||

They alone drink it in with love, who have such pre-ordained destiny. ||1||

ਸਾਰੰਗ ਵਾਰ (ਮਃ ੪) (੪) ਸ. (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੩੮ ਪੰ. ੧੯

*Raag Sarang Guru Angad Dev*